



Panacea Biotec

Innovation in support of life

March 25, 2020

The Manager, Listing Department
The National Stock Exchange of India Ltd.
Exchange Plaza, BandraKurla Complex,
Bandra (E), Mumbai - 400 051
NSE Symbol : PANACEABIO

BSE Limited
Corporate Relationship Department,
PhirozeJeejeebhoy Towers,
Dalal Street, Mumbai - 400 001
BSE Scrip Code: 531349

Sub: Compliance under Regulation 47 of SEBI (Listing Obligations and Disclosure Requirements) Regulations, 2015

Dear Sir/Madam,

In continuation to our earlier letter dated March 23, 2020 and pursuant to Regulation 47 of SEBI (Listing Obligations and Disclosure Requirements) Regulations, 2015, please find enclosed herewith copies of the newspaper advertisements regarding intimation for postponement of Extraordinary General Meeting ("EGM") published on March 25, 2020 in the following newspapers:-

- Business Standard, English Edition
- Dush Sewak, Punjabi Edition

We would request you to take this intimation on record.

Thanking you,

Sincerely yours,
For **Panacea Biotec Ltd.**

Vinod Goel
Group CFO and Head Legal
& Company Secretary

Encl.: As above

Panacea Biotec Ltd.

CIN: L33117PB1984PLC022350


Registered Office: Ambala-Chandigarh Highway, Lalru - 140 501, Punjab, India. Ph.: +91-1762-505900. Fax: +91-1762-505906.

e-mail: corporate@panaceabiotec.com website: www.panaceabiotec.com

Social media battles the epidemic of fakes

Google, Twitter, TikTok, Facebook team up with global health agencies and governments to put up the guardrails on the fake trail

NEHA ALAWADHI
New Delhi, 24 March



BREAKING THE CHAIN

- WhatsApp has set up a helpline with the ministries of Electronics and Information Technology and Health and Family Welfare
- Google has launched a campaign on hand-washing and social distance
- All social media platforms have partnered with the World Health Organisation to control the information flow

In the midst of the country-wide panic and pandemonium over Coronavirus, social media platforms have been grappling with a problem of their own. A sharp spike in fake news—posts on how the prime minister's call to applaud those at the frontlines of the fight back was timed so as to purify the air and improve blood circulation were shared widely. Ditto for all news about how Indians are leading the fight against the virus with ayurvedic and homeopathic cures and for conspiracy theories about the origins of the virus. The industry of fakes is bustling even as everything else is shutting down. Worse, none is exempt from its influence. For instance several celebrities gave wide currency to tweets that claimed that the prime minister had deliberately chosen 5 p.m. as the time for the applause because the country was moving under a particular constellation of stars that would imbue the clapping and applauding exercise with special miraculous potency to help fight the virus. After celebrities with hundreds and thousands of followers shared the post and retweeted it, Twitter and PIB rushed in to douse the fires with hashtags that debunked such notions. This is of course, just the tip of the iceberg. A plethora of home remedies have been swirling the airwaves as tried and tested cures or divine prescriptions to kill the virus.

On Friday, the Ministry of Electronics and Information Technology (MeitY) wrote to social media platforms to "inform their users not to host,

display, upload, modify publish, transmit, update or share any information that may affect public order and (is) unlawful in any way."

For the media platforms, it is a fraught moment. While usage peaks in times of anxiety, their inability to cross check every piece of information coursing through their highways makes it impossible to stop the flow of fakes. Doing nothing is not an option either, given the critical nature of the present crisis and also because the platforms have spent the most part of the past year running trust-building campaigns in the country.

As a combat strategy, thus far, the platforms have decided

to outsource the trust problem. Hand over the handle to the experts seems to be the best way forward for most.

TikTok, owned by Chinese firm ByteDance, has tied up with the World Health Organization (WHO). WHO posts informative videos and has hosted two livestreams on March 17 and 19 that featured information about COVID-19. It was watched across 70 markets by almost 350,000 users. On Twitter a hunt for Covid19 or coronavirus (and other related terms) leads one to the Ministry of Health and Family Welfare (MoHFW) or the WHO.

Facebook and Instagram too have a similar option. Google

has tied up with MoHFW and launched "Do the Five," a campaign around key precautions to prevent contracting and spreading the virus. It has also issued push notifications on the Google app for Android and iOS (Apple) users in India highlighting this information.

On YouTube, Google has a promotional card on the Homepage that links out to the MoHFW website for up-to-date information. Search results and videos about coronavirus also appear alongside information from reliable sources like the WHO, and curated playlists on topics from tips for preventing spread of the virus, to working from home more effectively are prominently displayed.

Facebook-owned WhatsApp has partnered with the Ministry of Electronics and Information Technology and MoHFW to launch a chatbot that deals with virus-related anxieties. This is similar to one that it has globally, with the WHO.

The MyGov Corona Helpline was launched last week and works on an IVR-like interface that lets users select the information they want by choosing the options provided. There also campaigns and challenges being posted on Twitter and TikTok, some have the support of WHO and local governments while some have been initiated by the marketing teams of big brands. Some initiatives are global, such as the #SafeHands challenge, while some are local and supported by the big brands.

No doubt, say experts, the social media platforms have rushed in with tightened communication controls and stronger protocols this time around, but is it enough?

doctor. He said there would be a massive economic cost because of the lockdown, but it needed to be done to save India, save each and every citizen of India.

Modi appealed to the people to follow the advisories and instructions of the Centre and state governments.

"Please remember that those infected with coronavirus initially look healthy, and do not show any symptoms of the infection," Modi said. "It took 67 days for it (COVID) to infect one lakh people at first, but only 11 days to reach a total of two lakh people. This is even more alarming that it took only four days for this disease to reach three lakh people from the count of two lakh. If we want to restrict the spread of the coronavirus, we will have to break its chain of infection," the prime minister, pointing at the World Health Organization data, said.

Modi said when coronavirus spread in countries such as China, the US, France, Germany, Spain and Iran, their systems collapsed under the weight of the number of patients. "Please remember, the health infrastructure of Italy and the US is one of the best in the world and despite that these countries could not check the spread of coronavirus," Modi said.

He said India was at a stage when the next 21 days would decide its future.

He asked people to spare a thought for those who were risking their lives to provide essential services—doctors, nurses, police officials, those cleaning public places, and media professionals. The PM said the Centre and state governments were working round the clock to ensure people got essential supplies. He said this grim period was going to be a difficult time for the poorest, but the priority right now was to save lives. Modi said he asked state governments to focus on providing health care to people.

He said the private sector's cooperation in this hour of need was a matter of satisfaction, and private hospitals and labs were helping the government's efforts.

The PM asked the people not to get misled by rumours. He lamented that some people suffered from this wrong mindset that only infected persons needed to follow social distancing, warning that such a view could endanger the lives of others and their loved ones.

Govt mulls...

Newly incorporated companies will get an additional six months to file the declaration for commencing business. For a director in any company who has not fulfilled the requirement of minimum residency of 182 days shall not be treated as a violation of law.

The government has also relaxed the mandatory requirement of holding board meetings within prescribed interval by 60 days for the next two quarters. If independent directors have not attended a single board meeting in 2019-20, the same will not be seen as a violation for the financial year. The corporate affairs ministry has

also issued a moratorium on the MCA 21 registry from April 1 to September 30. Companies will not have to submit any additional fees for late filing during this period. The deadline for investing 15 per cent of debentures maturing in certified instruments and the requirement of 20 per cent deposit reserve has been moved from April 30 to June 30.

Bond market...

This would entail buying or selling bonds to maintain the statutory liquidity ratio (SLR), covering call money obligations, etc. While trading from home, one cannot take calls even as trading can be done through web-based platforms. A bank treasury has a front office, mid-office and back office. None of those is working efficiently and, as such, nobody wants to pile up work. Trading-related activities have to be settled on the same day with regulators.

"The rate cut expectation is also playing a big part. The market doesn't want to part with bonds ahead of a possible rate cut," said Krishnamurthy.

As rates are cut, the bond yields will dip. And therefore, the prices of bonds will rise. Selling a bond before a rate cut would mean foregoing treasury profits.

But there is ample liquidity available in the system. The volume in the triparty repo platform, TREPS, where corporates and non-banks trade their surplus liquidity, has surged to ₹2 trillion as companies avoided investments to stay liquid.

The RBI is also infusing enough liquidity through special repo of ₹1 trillion, and by conducting ₹40,000 crore of bond purchases from the secondary market in March. But the abundant liquidity may not be enough to lure bond traders back. One such open market operations (OMO) happened on Tuesday where the RBI infused ₹15,000 crore of liquidity in the system.

"Abundant banking system liquidity is necessary, but not sufficient, when overall activities are facing a sudden stop," said Soumyajit Niyogi, associate director at India Ratings and Research.

Meanwhile, there's been a ripple effect with the plight of the hapless drivers stuck at the borders reaching their co-workers. They are now refusing to report to work, says Singh. "With no food or requisite infrastructure in sight, they don't want to leave home." The delays are also because of the confusion regarding what is essential and what's non-essential, he adds.

"Everything has come to a standstill," he added. "There is a large exodus of drivers from the loading points. They are rushing home. Some 250,000 to 300,000 drivers have already left for their native places after handing over the keys to their owners," says SP Singh, senior fellow at IFTRT. All these trucks are carrying high-value items and the drivers cannot afford to leave them unattended. "We have been asking the government for a bailout package. Owners are not able to help in anyway. They are facing a lot of hardship. Most of them are not on the payrolls of the transporters and are on minimum wages," Singh said.

IN THE HIGH COURT OF DELHI AT NEW DELHI (ORDINARY ORIGINAL CIVIL JURISDICTION)
In the matter of: **CS (OS) No. 85/2019**
Sh. Om Prakash ... Plaintiff
VERSUS
Smt. Narangi Devi & Ors. ... Defendants
To
Defendants Nos. 1 to 3
1. Smt. Narangi Devi W/o Late Sh. Kishori Lal
2. Sh. Janbahadur S/o Late Sh. Kishori Lal
3. Sh. Chandar Prakash S/o Late Sh. Kishori Lal
All R/o WZ-213, Gali No.5, Sadh Nagar, Palam Colony, New Delhi-110077

Whereas the above named plaintiff has instituted a suit against you for **DECLARATION, PARTITION, POSSESSION & PERMANENT INJUNCTION, ON BEHALF OF THE PLAINTIFF.**
And whereas it has been shown to the satisfaction of the Court that it is not possible to serve you in the ordinary way, therefore, this notice is given by publication directing you to make appearance before the Joint Registrar (Judicial) of this Court on **03-04-2020 at 11.00 a.m.**
Take notice that in default of your appearance on the day above mentioned, the suit will be heard & determined in your absence.
Given under my hand & the seal of the Court, in terms of order dated 11-03-2020.

Sd/
Assistant Registrar (O)
For Registrar General

Name of the Borrower(s) / Guarantor (s)	Demand Notice Date & Amount	Description of secured asset (Immovable property)
Mr. PAWAN GUPTA, Mrs. Meena Gupta (PROSPECT NO. 727221)	20-MAR-20 Rs. 29,95,657/- (Rupees Twenty Nine Lakh Ninety Five Thousand Six Hundred Fifty Seven Only)	All that piece and parcel of property bearing (I) Entire Second Floor With Roof Rights, Part Of Free Hold Property No. 4/77, covered area 80 Sq.Mtrs, Sector-4, Vaishali, Ghaziabad.
Mr. PAWAN GUPTA, Mrs. Meena Gupta (PROSPECT NO. 747068)	20-MAR-20 Rs. 35,57,152/- (Rupees Thirty Five Lakh Fifty Seven Thousand One Hundred and Fifty Two Only)	(II) Flat No. 1002, 10TH Floor, Wing-D, "Shivra Residency", GH-3, Omxax City, Ajmer Road, Jaipur.
Mrs. Suman, Mr. Mukesh Kumar (PROSPECT NO. 867712)	20-MAR-20 Rs. 17,09,422.00/- (Rupees Seventeen Lakh Nine Thousand Twenty Two Only)	All that piece and parcel of property bearing Flat No. B/UH-812, Tower-B, 8TH Floor, Admeasuring 585 Sq. Ft., Situated At Urban Homes, Situated At Shahpur Bamhetta, Nn-24, Ghaziabad, Uttar Pradesh
Mr. Prathush Manglik, Mrs. Archana Manglik, (PROSPECT NO. IL10046174)	20-MAR-20 Rs. 42,25,586/- (Rupees Forty Two Lakh Twenty Five Thousand Five Hundred Eighty Six Only)	All that piece and parcel of property bearing 1st Floor, total admeasuring 80 sq.mtr, Plot No -468, Block J, Pratap Vihar, Ghaziabad, Uttar Pradesh.
Mr. Rajesh Kumar, Mrs. Manisha Kumari (PROSPECT NO. IL10006738)	20-MAR-20 Rs. 6,28,325.00/- (Rupees Six Lakh Twenty Eight Thousand Three Hundred Twenty Five Only)	All that piece and parcel of property bearing House No. 2537, Ground Floor, area admeasuring 29.75 sq.mtr, Sector- 22D, Yamuna Expressway, Greater Noida, Gautam Buddha Nagar, Greater Noida, Uttar Pradesh.
Mr. Rohit Singh, Mrs. Khushboo Kumari (PROSPECT NO. IL10046987)	20-MAR-20 Rs. 13,26,346/- (Rupees Thirteen Lakh Twenty Six Thousand Three Hundred Forty Six Only)	All that piece and parcel of property bearing Flat No A5, Ground Floor, Covered area 450 Sq.Ft, LIG Back Side, Plot No 782, Om Darshan Apartment, Shalimar Garden Extn-1, Ghaziabad, Uttar Pradesh

If the said Borrowers fail to make payment to IIF FFL as aforesaid, IIF FFL may proceed against the above secured assets under Section 13(4) of the said Act, and the applicable Rules, entirely at the risks, costs and consequences of the Borrowers.
For further details please contact to Authorised Officer at Branch Office : IIF FFL Office No. 1, First Floor, Mahalaxmi Metro Tower, Plot No. C-1, Sector - 4, Vaishali, Ghaziabad, Uttar Pradesh - 201010, A-1-5, Sec-16, Noida 201301, UP/Parad for Corporate Office : IIFL Tower, Plot No. 98, Udyog Vihar, P-II/V Gurgoan, Haryana.
Place: DELHI, GHAZIABAD & NOIDA Date: 25.03.2020
Sd/- Authorised Officer, For IIFL Home Finance Ltd

सेन्ट्रल बैंक ऑफ इंडिया Central Bank of India BRANCH: ARYA NAGAR, DEHRADUN

Appendix IV (See Rule 8(1) POSSESSION NOTICE (For Immovable Property))

Where as, the undersigned being the authorised officer of the Central Bank of India, under the Securitization and Reconstruction of Financial Assets and Enforcement of Security Interest Act, 2002 (Act 54 of 2002) and in exercise of Powers conferred under section 13 (12) read with rule 3 of the Security Interest (Enforcement) Rules, 2002 issued a demand notice as mentioned against account stated here in to repay the amount mentioned in the notice within 60 days from the date of the said notices. The borrowers/Guarantors having failed to repay the amount, notice is hereby given to the Borrowers/Guarantors and the public in general that the undersigned has taken possession of the property described herein below in exercise of powers conferred on him under section 13(4) of the said Act read with rule 8 of the said rule on the dates mentioned against each account. The borrower's attention is invited to provisions of Sub Section (8) of Section 13 of the Act, in respect of time available, to redeem the secured asset. The borrowers / Guarantors in particular and the public in general is hereby cautioned not to deal with the property and any dealings with the property will be subject to the charge of the **CENTRAL BANK OF INDIA, ARYA NAGAR, DEHRADUN BRANCH** for the amount and interest thereon.

Name of the Borrower/Guarantor	Description of Immovable Property	Outstanding Amount	Date of Demand Notice	Date of Possession
Borrower: 1. M/s Mohan Electrical (Proprietor- Smt. Phool Rani), Shop Address: 24 Dhamawala, Dehradun- 248001, Residential Address: 2A, Mohini Road, Dalanwala, Dehradun.	All that property of Commercial Shop (Land & Building), admeasuring 10.45 sq. mtr. (total covered) bearing Municipal No. 24 (New Municipal Number 57/48), Present Municipal No. 4824 situated at Dhamawala, Dehradun, in the name of Sh. Rajul Chandok S/o Late Sh. Mohai Lal. Bounded by: North: Property of seller Sh. Ranjit Singh, presently property of Sh. Jasbir Singh; SM 2.432 mtr, South: 30 feet wide Road; SM 2.432 mtr, East: 25 feet wide Road; SM 4.298 mtr, West: Property of Seller Sh. Ranjit Singh, presently property of others; SM 4.298 mtr.	Rs. 51,87,442.00 as on 07.01.2020 + interest & other expenses (less if any payments made)	07.01.2020	19.03.2020

Date: 24.03.2020 Place : Dehradun Authorized Officer

PUBLIC NOTICE FOR EXTENSION OF DATE FOR THE SALE NOTICE OF DELICIOUS COCO WATER PRIVATE LIMITED - In Liquidation

E-Auction Sale of Assets under the Insolvency and Bankruptcy Code, 2016

E-Auction Sale of Assets of M/s Delicious Coco Water Private Limited - In Liquidation on "As is where is basis", "As is what is basis", "Whatever there is basis", and "No recourse basis" was advertised and scheduled to be held on **Saturday, March 28th, 2020 from 11 am to 5 pm.**

Now in view of recent outbreak of CORONA VIRUS- COVID-19 throughout India and the counter measures in the form of Complete Lock down announced by Govt of India/ Delhi Govt, the proposed E-Auction has now been postponed till further Notice. The New date will be announced in due course depending upon the fresh Guidelines by Govt of India/ Delhi Govt.

Sd/-
Kishan Gopal Somani - Liquidator
IBBI Reg No: IBBI/PA-001/FP-P00300/2017-18/10544
KG Somani Insolvency Professionals Private Limited
Address: 3/15, 4th Floor, Asaf Ali Road, New Delhi - 110002
Email id: kgs.deliciouscoco@gmail.com
Date : 24/03/2020 Contact Number: 9910700950, 011-27464545, 011-41242622
Place: New Delhi

FORM NO. 5 DEBTS RECOVERY TRIBUNAL
600/1, University Road, Near Hanuman Setu Mandir, Lucknow-226007
(Area of Jurisdiction-Part of Uttar Pradesh)
Summons For Filing Reply & Appearance by Publication

O.A. No. 1305/2019
Summons to defendants under section 19(3) of the Recovery of Debts and Bankruptcy Act, 1993 read with Rules 12 and 13 of the Debts Recovery Tribunal (Procedure Rules 1993.)

PUNJAB NATIONAL BANK Versus Shri Sandeep Kumar Sharma.

To, (1), Shri Sandeep Kumar Sharm S/o Shri Rang Lal Sharma R/o F-10A, Block-7, Pandav Nagar, New Delhi-110092.
2. Shri Shaarthak Singh S/o Shri Satveer Singh H. No. 4467, Achiever Colony Sector-49, Faridabad-170001
3. M/s Piyus Colonisers Ltd. through Shri Ashok Bansal Authorised Signatory/Director, R/o A 16B-1, Mohan Cooperative Industrial Estate, Main Mathura Road, New Delhi-110044.

In the above noted application, you are required to file reply in Paper Book form in Two sets along with documents and affidavits (if any) personally or through your duly authorized agent or legal practitioner in this Tribunal, after serving copy of the same on the applicant or his counsel/duly authorized agent after publication of the summons, and thereafter to appear before the Tribunal on **27.05.2020 at 10.30 A.M.** failing which the applicant shall be heard and decided in your absence.
Given under my Hand and Seal of this Tribunal on this 6th Day of March, 2020
Registrar
Debts Recovery Tribunal, Lucknow

Panacea Biotec Limited
CIN:L33117PB1984PLC022350
Regd. Office: Ambala-Chandigarh Highway, Lalru - 140 501, Punjab
Corp. Office: B-1 Extn.G-3, Mohan Co-operative Indl. Estate, Mathura Road, New Delhi - 110 044
Website: www.panaceabiotec.com / E-mail: companysec@panaceabiotec.com
Tel: +91 11 41679000, Fax: +91 11 41679070

NOTICE TO SHAREHOLDERS FOR POSTPONEMENT OF EXTRAORDINARY GENERAL MEETING OF THE COMPANY SCHEDULED TO BE HELD ON MARCH 28, 2020

Dear Members,

This has reference to the Notice dated March 05, 2020 convening the Extraordinary General Meeting ("EGM") of the Shareholders of the Company scheduled to be held on Saturday, March 28, 2020 at 11:30 A.M. at the registered office of the Company at Ambala-Chandigarh Highway, Lalru - 140 501, Punjab, India.

In this regard, we would like to inform that keeping in view of the lockdowns/ curfew notified by various state governments including the state of Punjab and considering other safety concerns due to the novel coronavirus (nCOVID-19) outbreak and pandemic status, the said EGM has been postponed. The EGM shall be rescheduled to be held after March 31, 2020.

Further, the intimation regarding the rescheduled date of the aforesaid EGM and other relevant details relating to cut-off date, remote e-voting period etc., as may be applicable with respect to the same, shall be intimated to the Members of the Company by way of publication of Notice in newspapers and the Stock Exchanges in due course.

This notice is also being placed on the Company's website: www.panaceabiotec.com.

For Panacea Biotec Limited
Vindod Goel
Group CFO and Head Legal & Company Secretary
Date : March 24, 2020 Place : New Delhi

FORM NO. 5 DEBTS RECOVERY TRIBUNAL
600/1, University Road, Near Hanuman Setu Mandir, Lucknow-226007
(Area of Jurisdiction-Part of Uttar Pradesh)
Summons For Filing Reply & Appearance by Publication

O.A. No. 1305/2019
Summons to defendants under section 19(3) of the Recovery of Debts and Bankruptcy Act, 1993 read with Rules 12 and 13 of the Debts Recovery Tribunal (Procedure Rules 1993.)

PUNJAB NATIONAL BANK Versus Shri Sandeep Dawar

To, (1), Shri Sandeep Dawar S/o Shri Chandra Prakash Dawar R/o 34 Balvinder Apartment-A-6, Paschim Vihar, New Delhi-110063
2. Shri Sudhanshu Mukhi S/o Shri Kumar Mukhi, H. No. K-41, 1st Floor, Kalkaji, Delhi-110019.
3. M/s Piyus Colonisers Ltd. through Shri Ashok Bansal Authorised Signatory/Director, R/o A 16B-1, Mohan Cooperative Industrial Estate, Main Mathura Road, New Delhi-110044.

In the above noted application, you are required to file reply in Paper Book form in Two sets along with documents and affidavits (if any) personally or through your duly authorized agent or legal practitioner in this Tribunal, after serving copy of the same on the applicant or his counsel/duly authorized agent after publication of the summons, and thereafter to appear before the Tribunal on **27.05.2020 at 10.30 A.M.** failing which the applicant shall be heard and decided in your absence.
Given under my Hand and Seal of this Tribunal on this 6th Day of March, 2020
Registrar
Debts Recovery Tribunal, Lucknow

APPENDIX IV
[See rule 8 (1)]
POSSESSION NOTICE
(for immovable property)

Whereas,
The undersigned being the Authorized Officer of the **INDIABULLS HOUSING FINANCE LIMITED (CIN:L65922DL2005PLC136029)** under the Securitisation and Reconstruction of Financial Assets and Enforcement of Security Interest Act, 2002 and in exercise of powers conferred under Section 13 (12) read with Rule 3 of the Security Interest (Enforcement) Rules, 2002 issued Demand Notice dated 10.12.2019 calling upon the Borrower(s) **AHUJA ROLLER FLOUR MILL PVT. LTD., RAJESH KUMAR AHUJA, RAJ KUMAR AHUJA, RINKAL AHUJA PROPRIETOR GURU BHOG FOODS, VANITA GROVER, ANMOL GROVER, GAJINDER GROVER, NITI BATHLA AND AANCHAL AHUJA** to repay the amount mentioned in the Notice being Rs.3,26,70,446/- (Rupees Three Crore Twenty Six Lakh Seventy Thousand Four Hundred Forty Six Only) against Loan Account No.HLAPNOI0271261 as on 10.12.2019 and interest thereon within 60 days from the date of receipt of the said Notice

The Borrower (s) having failed to repay the amount, Notice is hereby given to the Borrower (s) and the public in general that the undersigned has taken **symbolic possession** of the property described herein below in exercise of powers conferred on him under Sub-Section (4) of Section 13 of the Act read with Rule 8 of the Security Interest (Enforcement) Rules, 2002 on 19.03.2020

The Borrower (s) in particular and the public in general is hereby cautioned not to deal with the property and any dealings with the property will be subject to the charge of the **INDIABULLS HOUSING FINANCE LIMITED** for an amount of Rs.3,26,70,446/- (Rupees Three Crore Twenty Six Lakh Seventy Thousand Four Hundred Forty Six Only) as on 10.12.2019 and interest thereon. The Borrower's attention is invited to provisions of Sub-Section (8) of Section 13 of the Act in respect of time available, to redeem the secured assets.

DESCRIPTION OF THE IMMOVABLE PROPERTY

ALL THAT PLOT OF LAND BEING THE RESIDENTIAL PLOT NO. CP - 28 MEASURING 126 SQUARE METERS, ALONGWITH CONSTRUCTION THEREON, IN BLOCK NO. - CP SITUATED IN PITAMPURA, NEW DELHI - 110035 AND WHICH IS BOUNDED AS FOLLOWS:-

NORTH : ROAD 9 MTR. EAST : PLOT NO. 27
SOUTH : S. LANE WEST : PLOT NO. 29

Sd/
Date : 19.03.2020 Authorized Officer
Place : NEW DELHI INDIABULLS HOUSING FINANCE LIMITED

APPENDIX IV
[See rule 8 (1)]
POSSESSION NOTICE
(for immovable property)

Whereas,
The undersigned being the Authorized Officer of the **INDIABULLS HOUSING FINANCE LIMITED (CIN:L65922DL2005PLC136029)** under the Securitisation and Reconstruction of Financial Assets and Enforcement of Security Interest Act, 2002 and in exercise of powers conferred under Section 13 (12) read with Rule 3 of the Security Interest (Enforcement) Rules, 2002 issued Demand Notice dated 24.12.2019 calling upon the Borrower(s) **IRFAN PROPRIETOR SHAH HANDICRAFTS AND JAREENA BEGUM** to repay the amount mentioned in the Notice being Rs.42,29,354/- (Rupees Forty Two Lakh Twenty Nine Thousand Three Hundred Fifty Four Only) against Loan Account No.HLHMOR00428471 as on 18.12.2019 and interest thereon within 60 days from the date of receipt of the said Notice

The Borrower (s) having failed to repay the amount, Notice is hereby given to the Borrower (s) and the public in general that the undersigned has taken **symbolic possession** of the property described herein below in exercise of powers conferred on him under Sub-Section (4) of Section 13 of the Act read with Rule 8 of the Security Interest (Enforcement) Rules, 2002 on 19.03.2020

The Borrower (s) in particular and the public in general is hereby cautioned not to deal with the property and any dealings with the property will be subject to the charge of the **INDIABULLS HOUSING FINANCE LIMITED** for an amount of Rs.42,29,354/- (Rupees Forty Two Lakh Twenty Nine Thousand Three Hundred Fifty Four Only) as on 18.12.2019 and interest thereon. The Borrower's attention is invited to provisions of Sub-Section (8) of Section 13 of the Act in respect of time available, to redeem the secured assets.

DESCRIPTION OF THE IMMOVABLE PROPERTY

ALL THAT PART AND PARCEL OF PLOT NO. M1- B/95, M.I.G. TYPE- I, SITUATED AT MOHALLA EKTA VIHAR AVASIYA YOJANA (SOUTH) MEASURING 120.00 SQ. MTR. PARGANA & DISTT. MORADABAD- 244001, UTTAR PRADESH, WHICH IS BOUNDED AS UNDER:

EAST : M.I.G. 1 PLOT NO. B- 96 WEST: M.I.G. 1 PLOT NO. B- 94
NORTH: 9.00 MTR. WIDE ROAD SOUTH: M.I.G. 1 PLOT NO. B- 77

Sd/
Date : 19.03.2020 Authorized Officer
Place : MORADABAD INDIABULLS HOUSING FINANCE LIMITED

BS SUDOKU # 3007

	9			6				
2						3	7	
	6	3					4	
			2	7				
	9					8		3
		6		2				8
				9				8
7			4			2		

SOLUTION TO #3006

1	7	8	5	2	9	3	6	4
2	5	3	8	6	4	7	1	9
9	4	6	7	3	1	8	2	5
7	2	4	1	9	8	5	3	6
6	8	1	3	4	5	9	7	2
5	3	9	6	7	2	1	4	8
4	1	5	2	8	3	6	9	7
8	9	7	4	1	6	2	5	3
3	6	2	9	5	7	4	8	1

Easy: ★★
Solution tomorrow

HOW TO PLAY
Fill in the grid so that every row, every column and every 3x3 box contains the digits 1 to 9

